



ਟਾਊਨਸ਼ਿਪ ਆਫ਼ ਰੀਡੇ ਲੇਕਸ

www.twprideaulakes.on.ca

ਰੀਡੇ ਲੇਕਸ ਦੇ ਨਗਰ ਖੇਤਰ ਦੀਆਂ ਕਈ ਚੰਗਿਆਈਆਂ ਹਨ ਅਤੇ ਭਵਿੱਖ ਵਿਚ ਇਸਦੇ ਵਿਕਾਸ ਦੇ ਮੁੱਖ ਸ੍ਰੋਤ ਇੱਥੋਂ ਦੇ ਵੰਨ-ਸੁਵੰਨੇ ਲੇਕ, ਆਰਥਿਕ ਸਰਗਰਮੀਆਂ ਅਤੇ ਇੱਥੋਂ ਦਾ ਭੂਗੋਲ ਹਨ। ਸਥਾਨਕ ਅਰਥ ਵਿਵਸਥਾ ਮੁੱਖ ਤੌਰ ਤੇ ਖੇਤੀ-ਬਾੜੀ, ਟੂਰਿਜ਼ਮ ਅਤੇ ਸੇਵਾ ਉਦਯੋਗ ਤੇ ਆਧਾਰਤ ਹੈ। ਇੱਥੋਂ ਦੇ ਭਾਈਚਾਰੇ ਲਈ ਇੱਕ ਵੱਡੀ ਲਾਹੇਵੰਦ ਚੀਜ਼ ਇੱਥੋਂ ਦੀਆਂ ਸੁੰਦਰ ਕੁਦਰਤੀ ਨਜ਼ਾਰਿਆਂ ਵਾਲੀਆਂ ਬੇਸ਼ੁਮਾਰ ਝੀਲਾਂ ਹਨ। ਰੀਡੇ ਜਲਮਾਰਗ (Rideau Waterway) ਦੇ ਇਲਾਵਾ, ਇੱਥੋਂ ਦੀਆਂ ਝੀਲਾਂ ਦੇ ਕਿਨਾਰਿਆਂ ਦੀ ਲੰਬਾਈ 500 ਕਿਲੋਮੀਟਰ (310 ਮੀਲ) ਹੈ। ਉਸਾਰੀ ਦਾ ਜ਼ਿਆਦਾਤਰ ਕੰਮ ਪਾਣੀ ਦੇ ਕਿਨਾਰਿਆਂ ਤੇ ਹੋ ਰਹੇ ਵਿਕਾਸ ਦੇ ਕੰਮ ਨਾਲ ਜੁੜਿਆ ਹੈ। 2010 ਦੇ ਸ਼ੁਰੂ ਵਿਚ ਇਸ ਨਗਰ ਨੇ ਦੋ ਥਾਵਾਂ ਤੇ ਸੇਲਰ ਫਾਰਮ ਪ੍ਰੋਜੈਕਟਾਂ ਲਈ ਮਨਜ਼ੂਰੀ ਦਿੱਤੀ ਹੈ।



ਰੀਡੇ ਲੇਕਸ ਦੇ ਹਰ ਭਾਈਚਾਰੇ ਕੋਲ ਪੇਸ਼ਕਸ਼ ਲਈ ਆਪਣੀ ਕੋਈ ਨਾ ਕੋਈ ਚੀਜ਼ ਹੈ। ਪੋਰਟਲੈਂਡ (Portland) ਬਿਗ ਰੀਡੇ ਝੀਲ (Big Rideau Lake) ਦਾ ਮੁੱਖ ਦਵਾਰ ਹੈ। ਨਿਊਬੋਰੋ (Newboro) ਨੂੰ ਮਛੇਰਿਆਂ ਲਈ ਸੁਰਗ ਸਮਝਿਆ ਜਾਂਦਾ ਹੈ। ਸਥਾਨਕ ਵਾਸੀ ਅਤੇ ਸੈਲਾਨੀ ਮੰਨਦੇ ਹਨ ਕਿ ਇਸ ਖੇਤਰ ਦੇ ਸਭ ਤੋਂ ਵੱਧ ਸ਼ਾਂਤਮਈ ਪਾਣੀ ਦੇ ਕਿਨਾਰੇ ਵਾਲੇ ਇਲਾਕਿਆਂ ਵਿਚੋਂ ਚੈਫੀਸ ਲੈਕਸ (Chaffeys Locks) ਇੱਕ ਹੈ। ਡੇਲਟਾ (Delta) ਨੂੰ ਆਪਣੀ ਪੁਰਾਣੀ ਸਟੋਨ ਮਿਲ ਤੇ ਮਾਣ ਹੈ ਜੋ 1810 ਵਿਚ ਬਣਾਈ ਗਈ ਸੀ ਅਤੇ ਜਿਸਨੂੰ ਕੋਮੀ ਇਤਿਹਾਸਕ ਥਾਂ ਦਾ ਦਰਜਾ ਮਿਲਿਆ ਹੋਇਆ ਹੈ। ਐਲਗਿਨ (Elgin) ਨੂੰ ਖਰੀਦਦਾਰੀ ਲਈ ਨਗਰ ਦਾ ਕੇਂਦਰ ਮੰਨਿਆ ਜਾਂਦਾ ਹੈ। ਸਾਡੇ ਛੋਟੇ ਪਿੰਡਾਂ ਅਤੇ ਬਸਤੀਆਂ, ਜਿਨ੍ਹਾਂ ਵਿਚ ਚੈਂਟਰੀ (Chantry), ਕ੍ਰੋਸਬੀ (Crosby), ਫੋਰਫਰ (Forfar), ਲੰਬਾਰਡੀ (Lombardy), ਮੋਰਟਨ (Morton), ਪਲੱਮ ਹੋਲੋ (Plum Hollow) ਅਤੇ ਫਿਲਿੱਪਸਵਿਲ (Phillipsville) ਸ਼ਾਮਲ ਹਨ, ਦੀ ਖੂਬਸੂਰਤੀ ਇਸ ਭਾਈਚਾਰੇ ਦੀ ਇੱਕ ਹੋਰ ਸੰਪਤੀ ਹੈ।

- ਕੁੱਲ ਆਬਾਦੀ: 10,326 (Statistics Canada Census 2016)
- ਜਨਵਰੀ ਵਿਚ ਔਸਤ ਤਾਪਮਾਨ: -8 °C (27 °F)
- ਜੁਲਾਈ ਵਿਚ ਔਸਤ ਤਾਪਮਾਨ: 26 °C (70 °F)
- ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow
- ਪ੍ਰਤਿ ਵਿਅਕਤੀ ਆਮਦਨੀ: \$ 82,725
- ਔਸਤ ਪਰਿਵਾਰਕ ਆਮਦਨੀ: \$ 95,437
- ਬੇਰੁਜ਼ਗਾਰੀ ਦੀ ਔਸਤ ਦਰ: 5-6%
- ਹਾਈ ਸਕੂਲ ਪਾਸ ਬਾਲਗ ਵਿਅਕਤੀ: 2,640
- ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 5,015
- 2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$794
- ਔਸਤ 3 ਬੈਡਰੂਮ ਵੱਖ ਬੰਗਲਾ: \$325,163



ਵਧੇਰੇ ਜਾਣਕਾਰੀ:

Michael Dwyer, ਮੁੱਖ ਪ੍ਰਸ਼ਾਸਨਕ ਅਧਿਕਾਰੀ (CAO)
ਟਾਊਨਸ਼ਿਪ ਆਫ਼ ਰੀਡੇ ਲੇਕਸ

1439 County Road 8, Delta, Ontario K0E 1G0 Canada
613-928-2251 / info@twprideaulakes.on.ca



where lifestyle grows good business

www.leedsgrenville.com



Leeds & Grenville
IMMIGRATION
PARTNERSHIP

www.NewcomersInfo.ca